

ਇਸ ਦੀਵਾਲੀ ਸੁਰੱਖਿਅਤ ਰੂਪ ਨਾਲ ਜਸ਼ਨ ਮਨਾਓ: ਨਿਯਮਾਂ ਦੀ ਪਾਲਣਾ ਕਰੋ ਅਤੇ ਸੁਰੱਖਿਅਤ ਰੂਪ ਨਾਲ ਪਟਾਕੇ ਚਲਾਓ
ਇਹ ਯਕੀਨੀ ਬਣਾਉਣ ਵਿੱਚ ਮਦਦ ਕਰੋ ਕਿ ਦੀਵਾਲੀ ਹਰ ਕਿਸੇ ਲਈ ਮਜ਼ੇਦਾਰ ਅਤੇ ਸੁਰੱਖਿਅਤ ਹੈ।

ਦੀਵਾਲੀ, ਜਿਸਨੂੰ ਅਕਸਰ ਰੋਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਆਉਣ ਵਾਲੀ ਹੈ ਅਤੇ ਪੂਰੇ Mississauga ਵਿੱਚ ਪਰਿਵਾਰ ਆਪਣੇ-ਆਪਣੇ ਜਸ਼ਨ ਦੀ ਤਿਆਰੀ ਕਰ ਰਹੇ ਹਨ। ਇੱਕ ਛੁੱਟੀ ਵਜੋਂ, ਜੋ ਬੁਰਾਈ ਤੇ ਜਿੱਤ ਦਾ ਪ੍ਰਤੀਕ ਹੈ, ਜਸ਼ਨਾਂ ਵਿੱਚ ਅਕਸਰ ਰੰਗ-ਬਿਰੰਗੀਆਂ ਲਾਈਟਾਂ, ਮੋਮਬੱਤੀਆਂ ਜਲਾਉਣਾ, ਲਾਲਟੇਨਾਂ, ਭੋਜਨ ਅਤੇ ਪਟਾਕੇ ਸ਼ਾਮਲ ਹੁੰਦੇ ਹਨ।

ਜਿਵੇਂ ਕਿ ਛੁੱਟੀ ਦੀ ਤਿਆਰੀ ਚੱਲ ਰਹੀ ਹੈ, City of Mississauga, ਵਸਨੀਕਾਂ ਨੂੰ ਯਾਦ ਕਰਾਉਂਦੀ ਹੈ ਕਿ ਸੁਰੱਖਿਆ ਨੂੰ ਤਰਜੀਹ ਦਿਓ ਅਤੇ ਚੰਗੇ ਗਵਾਂਢੀ ਬਣੋ, ਤਾਂ ਜੋ ਜਸ਼ਨ, ਹਰ ਕਿਸੇ ਲਈ ਸੁਰੱਖਿਅਤ ਅਤੇ ਅਨੰਦਦਾਇਕ ਹੋਵੇ।

ਪਟਾਕੇ

ਸਿਟੀ ਦੇ [Fireworks By-law](#) ਦੇ ਮੁਤਾਬਕ, ਦੀਵਾਲੀ ਦੇ [fireworks](#) ਚਲਾਉਣ ਦੀ ਇਜਾਜ਼ਤ, ਸ਼ੁੱਕਰਵਾਰ, 1 ਨਵੰਬਰ ਨੂੰ ਰਾਤ 11 ਵਜੇ ਤੱਕ, ਸਿਰਫ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਤੇ ਘਰ ਵਿਖੇ ਹੈ। ਪਬਲਿਕ ਸਟ੍ਰੀਟ ਜਾਂ ਪਾਰਕ ਵਿੱਚ, ਜਾਂ 1 ਨਵੰਬਰ ਤੋਂ ਇਲਾਵਾ ਕਿਸੇ ਹੋਰ ਦਿਨ ਪਟਾਕੇ ਚਲਾਉਣ ਲਈ, ਤੁਹਾਨੂੰ ਸਿਟੀ ਤੋਂ ਪਰਮਿਟ ਲੈਣਾ ਪਵੇਗਾ।

ਪਟਾਕੇ ਚਲਾਉਣ ਵੇਲੇ:

- ਹਰੇਕ ਆਈਟਮ ਤੇ ਨਿਰਦੇਸ਼ਾਂ, ਸਾਵਧਾਨੀਆਂ ਅਤੇ ਚਿਤਾਵਨੀਆਂ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਸਮਝੋ।
- ਯਕੀਨੀ ਬਣਾਓ ਕਿ ਪਟਾਕੇ ਦੇਖਣ ਵਾਲੇ ਅਤੇ ਪੈਦਲ ਚੱਲਣ ਵਾਲੇ ਸਾਰੇ ਲੋਕ, ਡਿਸਪਲੇ ਤੋਂ ਸੁਰੱਖਿਅਤ ਦੂਰੀ ਤੇ ਹੋਣ।
- ਬੱਚਿਆਂ ਦੀ ਹਰ ਵੇਲੇ ਨਿਗਰਾਨੀ ਰੱਖਣੀ ਚਾਹੀਦੀ ਹੈ।
- ਚਲਾਏ ਗਏ ਜਾਂ ਨਾ ਚਲਾਏ ਗਏ ਪਟਾਕਿਆਂ ਦੇ ਨਿਬੜੇ ਲਈ, ਪਟਾਕਿਆਂ ਨੂੰ ਪੂਰੀ ਤਰ੍ਹਾਂ ਪਾਣੀ ਵਿੱਚ ਡੁਬੋ ਦਿਓ ਅਤੇ ਉਹਨਾਂ ਨੂੰ ਰਾਤਭਰ ਭਿਓਂ ਕੇ ਰੱਖੋ।

ਛੁੱਟੀਆਂ ਦੇ ਦੌਰਾਨ ਜਿੱਥੇ ਪਟਾਕੇ ਚੱਲਣ ਦੀ ਸੰਭਾਵਨਾ ਹੋਵੇ, ਜਿਵੇਂ ਦੀਵਾਲੀ, ਸਿਟੀ ਡਿਊਟੀ ਤੇ ਐਨਫੋਰਸਮੈਂਟਾਂ ਦੀ ਸੰਖਿਆ ਵਧਾਉਂਦੀ ਹੈ, ਤਾਂ ਜੋ ਵੱਧ ਗਸ਼ਤਾਂ ਹੋਣ, ਸ਼ਿਕਾਇਤਾਂ ਲਈ ਪ੍ਰਤੀਕਿਰਿਆ ਸਮੇਂ ਵਿੱਚ ਸੁਧਾਰ ਹੋਵੇ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲ ਸਕੇ ਕਿ ਜਸ਼ਨ ਸੁਰੱਖਿਅਤ ਹਨ। ਐਨਫੋਰਸਮੈਂਟ ਅਫਸਰ, ਉਹਨਾਂ ਥਾਵਾਂ ਤੇ ਪੀਲ ਪੁਲਿਸ (Peel Police) ਦੀ ਸਹਾਇਤਾ ਲਈ ਵੀ ਮੌਜੂਦ ਰਹਿਣਗੇ, ਜਿੱਥੇ ਪਟਾਕਿਆਂ ਦੀ ਗੈਰ-ਕਨੂੰਨੀ ਵਰਤੋਂ, ਬੀਤੇ ਸਮੇਂ ਵਿੱਚ ਸਮੱਸਿਆ ਰਹੀ ਹੈ।

ਪਟਾਕਿਆਂ ਦੀ ਗੈਰ-ਕਨੂੰਨੀ ਵਰਤੋਂ ਬਾਰੇ ਸ਼ਿਕਾਇਤ ਪੇਸ਼ ਕਰਨ ਲਈ, mississauga.ca/fireworks ਤੇ ਜਾਓ ਜਾਂ 311 ਤੇ ਫੋਨ ਕਰੋ। ਕਿਰਪਾ ਕਰਕੇ ਪਟਾਕਿਆਂ ਸਬੰਧੀ ਸ਼ਿਕਾਇਤਾਂ ਵਾਸਤੇ, 911 ਤੇ ਫੋਨ ਨਾ ਕਰੋ, ਜਦੋਂ ਤੱਕ ਕਿ ਪਟਾਕਿਆਂ ਦੇ ਨਤੀਜੇ ਵਜੋਂ ਕੋਈ ਜ਼ਖਮੀ ਨਾ ਹੋਵੇ ਜਾਂ ਤੁਰੰਤ ਅੱਗ ਲੱਗਣ ਦਾ ਜੋਖਮ ਨਾ ਹੋਵੇ।

ਅੱਗ ਤੋਂ ਸੁਰੱਖਿਆ

ਲਾਈਟਾਂ ਅਤੇ ਸਜਾਵਟਾਂ

ਸਜਾਵਟ ਦਾ ਸਮਾਨ ਲਗਾਉਣ ਅਤੇ ਉਸਦਾ ਅਨੰਦ ਮਾਣਨ ਵੇਲੇ, ਅੱਗ ਤੋਂ ਸੁਰੱਖਿਆ ਨੂੰ ਤਰਜੀਹ ਬਣਾਉਣਾ ਮਹੱਤਵਪੂਰਣ ਹੈ। ਦੀਵੇ ਅਤੇ ਮੋਮਬੱਤੀਆਂ, ਤਾਪ ਬਰਦਾਸ਼ਤ ਕਰਨ ਵਾਲੀ ਸਤ੍ਹਾ ਤੇ ਮਜ਼ਬੂਤ ਹੋਲਡਰ ਵਿੱਚ ਮਜ਼ਬੂਤੀ ਨਾਲ ਰੱਖਣੀਆਂ ਲਾਜ਼ਮੀ ਹਨ ਅਤੇ ਉਹ ਹਮੇਸ਼ਾ ਕਿਸੇ ਬਾਲਗ ਦੀ ਨਿਗਰਾਨੀ ਵਿੱਚ ਹੋਣੀਆਂ ਚਾਹੀਦੀਆਂ ਹਨ। ਯਾਦ ਰੱਖੋ ਕਿ ਉਹਨਾਂ ਦੀ ਲੋ, ਪਰਦਿਆਂ, ਫਰਨੀਚਰ, ਸਜਾਵਟਾਂ ਅਤੇ ਢਿੱਲੇ ਕੱਪੜਿਆਂ ਤੋਂ ਸੁਰੱਖਿਅਤ ਦੂਰੀ ਤੇ ਹੋਵੇ ਅਤੇ ਬੱਚੇ ਅਤੇ ਪਾਲਤੂ ਜਾਨਵਰ, ਤਾਪ ਦੇ ਸਾਰੇ ਸਰੋਤਾਂ ਅਤੇ ਲੋ ਤੋਂ ਦੂਰ ਹੋਣ। ਛੋਟੇ ਕਮਰਿਆਂ ਵਿੱਚ ਖੁੱਲ੍ਹੀ ਲੋ ਵਾਲੀਆਂ ਚੀਜ਼ਾਂ ਲਈ ਪੂਰੀ ਜਗ੍ਹਾ ਨਹੀਂ ਹੁੰਦੀ।

ਭੋਜਨ ਪਕਾਉਣ ਅਤੇ ਰਸੋਈ ਸਬੰਧੀ ਸੁਰੱਖਿਆ

ਦੀਵਾਲੀ, ਜਸ਼ਨ ਮਨਾਉਣ ਅਤੇ ਦੇਸਤਾਂ ਅਤੇ ਪਰਿਵਾਰ ਦੇ ਨਾਲ ਇਕੱਠੇ ਹੋਣ ਦਾ ਵੇਲਾ ਹੁੰਦਾ ਹੈ – ਅਕਸਰ ਡਿਨਰ ਟੇਬਲ ਤੇ ਜਾਂ ਰਸੋਈ ਵਿੱਚ। ਭੋਜਨ ਪਕਾਉਣ ਵੇਲੇ, ਅੱਗ ਤੋਂ ਸੁਰੱਖਿਆ ਦਾ ਧਿਆਨ ਰੱਖੋ:

- ਆਪਣਾ ਧਿਆਨ ਨਾ ਹਟਾ ਦਿਓ। ਜੇਕਰ ਰਸੋਈ ਵਿੱਚੋਂ ਜਾਣਾ ਲਾਜ਼ਮੀ ਹੋਵੇ, ਤਾਂ ਯਕੀਨੀ ਬਣਾਓ ਕਿ ਗਰਮ ਉਪਕਰਨ ਬੰਦ ਹਨ।
- ਤੌਲੀਏ ਅਤੇ ਕੱਪੜੇ, ਸਟੋਵਟੋਪ ਤੋਂ ਦੂਰ ਰੱਖੋ।
- ਆਪਣੇ ਗੈਰਜ ਵਿੱਚ ਕਦੇ ਵੀ ਭੋਜਨ ਨਾ ਪਕਾਓ ਜਾਂ ਬਾਰਬੇਕਿਊ ਨਾ ਕਰੋ।
- ਗੈਸ ਨਾਲ ਚੱਲਣ ਵਾਲੇ, ਭੋਜਨ ਪਕਾਉਣ ਦੇ ਪੋਰਟੇਬਲ ਉਪਕਰਨ, ਵਰਤੋਂ ਲਈ ਆਪਣੇ ਘਰ ਵਿੱਚ ਨਾ ਲਿਆਓ।
- ਤੇਲ ਨਾਲ ਤਲਣ ਵੇਲੇ ਜਾਂ ਭੋਜਨ ਪਕਾਉਣ ਵੇਲੇ ਸਾਵਧਾਨ ਰਹੋ। ਗਰਮ ਤੇਲ ਨੂੰ ਅਸਾਨੀ ਨਾਲ ਅੱਗ ਲੱਗ ਸਕਦੀ ਹੈ। ਥਰਮੋਸਟੇਟ-ਨਿਯੰਤਰਿਤ ਡੀਪ-ਫੈਟ ਫ੍ਰਾਇਰ ਵਰਤੋ, ਜੋ ਇਹ ਯਕੀਨੀ ਬਣਾਵੇਗਾ ਕਿ ਚਰਬੀ ਬਹੁਤ ਜ਼ਿਆਦਾ ਗਰਮ ਨਾ ਹੋਵੇ।

ਛੁੱਟੀ ਲਈ ਯੋਜਨਾ ਬਣਾਉਣ ਵੇਲੇ, ਸੁਰੱਖਿਆ ਨੂੰ ਆਪਣੀਆਂ ਯੋਜਨਾਵਾਂ ਦਾ ਹਿੱਸਾ ਬਣਾਓ, ਪਟਾਕੇ ਚਲਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਦੇਸਤਾਂ ਨਾਲ ਗੱਲ ਕਰੋ ਅਤੇ ਨਾਜ਼ੁਕ ਲੋਕਾਂ ਨੂੰ ਸੁਰੱਖਿਅਤ ਰੱਖੋ।

ਇਸ ਬਾਰੇ ਵਧੇਰੇ ਸੁਝਾਵਾਂ ਲਈ ਸਿਟੀ ਦਾ [fire prevention web page](#) ਦੇਖੋ ਕਿ ਅੱਗ ਦੀ ਰੋਕਥਾਮ ਕਿਵੇਂ ਕਰਨੀ ਹੈ ਅਤੇ Mississauga ਵਿੱਚ ਪਟਾਕੇ ਚਲਾਉਣ ਬਾਰੇ ਅਤੇ ਪਟਾਕਿਆਂ ਦੀ ਗੈਰ-ਕਨੂੰਨੀ ਵਰਤੋਂ ਦੀ ਰਿਪੋਰਟ ਕਰਨ ਦੀ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਲਈ, mississauga.ca/fireworks ਤੇ ਜਾਓ।